

ਗੰਭੀਰ ਹੜ੍ਹ ਆਉਣ ਦੀ ਹਾਲਤ ਵਿਚ ਆਪਣਾ ਘਰ ਛੱਡ ਕੇ ਜਾਣਾ Evacuating Your Home in Severe Flooding Conditions

ਜੇ ਤੁਸੀਂ ਨੀਵੇਂ ਇਲਾਕੇ ਜਾਂ ਹੜ੍ਹ ਦੀ ਮਾਰ ਵਾਲੇ ਇਲਾਕੇ ਵਿਚ ਰਹਿੰਦੇ ਹੋ ਤਾਂ ਗੰਭੀਰ ਹੜ੍ਹ ਆਉਣ ਦੀ ਹਾਲਤ ਵਿਚ ਤੁਹਾਨੂੰ ਆਪਣਾ ਘਰ ਛੱਡ ਕੇ ਜਾਣ ਦੀ ਲੋੜ ਪੈ ਸਕਦੀ ਹੈ। ਤੁਹਾਨੂੰ ਇਹ ਕੁਝ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਹਨ:

ਘਰ ਛੱਡ ਕੇ ਜਾਣ ਲਈ ਤਿਆਰੀ ਕਰੋ -

- ਕਿਸੇ ਐਮਰਜੰਸੀ ਤੋਂ ਪਹਿਲਾਂ, ਹੁਣੇ ਹੀ ਨਿੱਜੀ ਲੋੜਾਂ ਦੀ ਨਿਸ਼ਾਨ ਲਾਉਣ ਵਾਲੀ ਲਿਸਟ (ਚੈੱਕਲਿਸਟ) ਤਿਆਰ ਕਰੋ। ਭੁੱਲ ਗਈਆਂ ਚੀਜ਼ਾਂ ਲੈਣ ਲਈ ਤੁਸੀਂ ਸ਼ਾਇਦ ਵਾਪਸ ਨਾ ਆ ਸਕੋ
- ਕਾਫੀ ਸਮਾਂ ਪਹਿਲਾਂ ਇਕ ਐਮਰਜੰਸੀ ਸਪਲਾਈ ਕਿੱਟ ਤਿਆਰ ਕਰੋ। ਜੇ ਤੁਹਾਡਾ ਘਰ ਸੁਰੱਖਿਅਤ ਨਾ ਹੋਵੇ ਤਾਂ ਤੁਹਾਡੇ ਕੋਲ ਰਸੋਈ ਵਿੱਚੋਂ ਖਾਣਾ ਇਕੱਠਾ ਕਰਨ, ਪਾਣੀ ਨਾਲ ਬੋਤਲਾਂ ਭਰਨ ਅਤੇ ਬੈਂਡਰੂਮ ਵਿੱਚੋਂ ਫਲੈਸ਼ਲਾਈਟ ਅਤੇ ਚੱਕਵਾਂ ਰੇਡੀਓ ਚੁੱਕਣ ਲਈ ਸਮਾਂ ਨਹੀਂ ਹੋਵੇਗਾ। ਘਰ ਛੱਡਣ ਦਾ ਸਮਾਂ ਆਉਣ ਤੋਂ ਪਹਿਲਾਂ ਹੀ, ਤੁਹਾਨੂੰ ਇਹ ਚੀਜ਼ਾਂ ਤਿਆਰ ਰਖਣੀਆਂ ਚਾਹੀਦੀਆਂ ਹਨ
- ਤੁਹਾਡੀ ਨਿੱਜੀ ਐਮਰਜੰਸੀ ਕਿੱਟ ਵਿਚ ਪਰਿਵਾਰ ਦੇ ਹਰ ਮੈਂਬਰ ਲਈ ਘੱਟੋ ਘੱਟ ਤਿੰਨ ਦਿਨਾਂ ਦਾ ਖਾਣਾ ਅਤੇ ਪਾਣੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਡਾਕਟਰ ਦੀ ਪਰਚੀ ਨਾਲ ਲਈਆਂ ਦਵਾਈਆਂ, ਮੁਢਲੀ ਸਹਾਇਤਾ ਲਈ (ਫਸਟ ਏਡ) ਕਿੱਟ, ਜ਼ਰੂਰੀ ਪੇਪਰ, ਕੰਬਲ, ਪਾਲਤੂ ਜਾਨਵਰ ਦੀਆਂ ਲੋੜਾਂ ਦਾ ਸਮਾਨ, ਨਿੱਜੀ ਸਾਫ ਸਫ਼ਾਈ ਆਦਿ ਲਈ ਲੋੜੀਂਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਆਪਣੇ ਪਰਿਵਾਰ ਲਈ ਐਮਰਜੰਸੀ ਕਿੱਟ ਤਿਆਰ ਕਰਨ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ www.pep.bc.ca ਵੈੱਬਸਾਈਟ 'ਤੇ ਜਾਓ
- ਚੁੱਕੋ-ਅਤੇ-ਜਾਓ ਐਮਰਜੰਸੀ ਕਿੱਟ ਤਿਆਰ ਰੱਖੋ ਜਿਹੜੀ ਤੁਸੀਂ ਅੱਧੀ ਰਾਤ ਨੂੰ ਜਾਂ ਥੋੜ੍ਹੇ ਨੋਟਿਸ 'ਤੇ ਜਾਣ ਦੀ ਲੋੜ ਵੇਲੇ ਚੁੱਕ ਸਕੋ
- ਪਰਿਵਾਰ ਦੀ ਮਿਲਣੀ ਦੀ ਥਾਂ ਬਾਰੇ ਅਗਾਊਂ ਫੈਸਲਾ ਕਰੋ ਤਾਂ ਜੋ ਜੇ ਤੁਸੀਂ ਅਲੱਗ ਹੋ ਜਾਵੋ ਤਾਂ ਤੁਹਾਨੂੰ ਪਤਾ ਹੋਵੇ ਕਿ ਕਿੱਥੇ ਮਿਲਣਾ ਹੈ
- ਆਪਣੇ ਪਾਲਤੂ ਜਾਨਵਰਾਂ ਅਤੇ ਜੇ ਕੋਈ ਪਸ਼ੂ ਹੋਵੇ ਤਾਂ ਉਸ ਲਈ ਪ੍ਰਬੰਧ ਕਰੋ
- ਇਹ ਜਾਣੋ ਕਿ ਸੁਰੱਖਿਅਤ ਤਰੀਕੇ ਨਾਲ ਆਪਣੀਆਂ ਸਾਰੀਆਂ ਯੂਟਿਲਟੀਜ਼ ਬੰਦ ਕਿਵੇਂ ਕਰਨੀਆਂ ਹਨ: ਪਾਣੀ, ਗੈਸ, ਬਿਜਲੀ
- ਸਫ਼ਾਈ ਲਈ ਵਰਤੀ ਜਾਂਦੇ ਪਦਾਰਥ ਅਤੇ ਕੀੜੇਮਾਰ ਦਵਾਈਆਂ ਵਰਗੀਆਂ ਖ਼ਤਰਨਾਕ ਚੀਜ਼ਾਂ ਨੂੰ ਚੁੱਕ ਕੇ ਉੱਚੀ ਥਾਂ 'ਤੇ ਰੱਖੋ
- ਬਾਹਰ ਰੱਖਿਆ ਫਰਨੀਚਰ, ਬਾਰਬੇਕਿਊ, ਬੱਚਿਆਂ ਦੇ ਖਿਡੌਣੇ ਚੁੱਕ ਕੇ ਉਪਰਲੀ ਮੰਜ਼ਲ 'ਤੇ ਜਾਂ ਉੱਚੀ ਥਾਂ 'ਤੇ ਰੱਖੋ
- ਬੇਸਮੈਂਟ ਵਿਚ ਪਈਆਂ ਕੀਮਤੀ ਚੀਜ਼ਾਂ ਨੂੰ ਉਪਰਲੀ ਮੰਜ਼ਲ 'ਤੇ ਰੱਖੋ
- ਇਹ ਜਾਣੋ ਕਿ ਇਸ ਚੀਜ਼ ਦੀ ਸੰਭਾਵਨਾ ਹੈ ਕਿ ਪੀਣ ਵਾਲਾ ਪਾਣੀ ਗੰਦਾ ਹੋ ਸਕਦਾ ਹੈ

ਜਦੋਂ ਹੜ੍ਹ ਆਉਂਦਾ ਹੈ -

- ਜੇ ਚੜ੍ਹੇ ਰਿਹਾ ਪਾਣੀ ਤੁਹਾਡੀ ਸੁਰੱਖਿਆ ਨੂੰ ਖ਼ਤਰਾ ਬਣ ਜਾਵੇ ਤਾਂ ਸਥਾਨਕ ਅਧਿਕਾਰੀਆਂ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ, ਜੋ ਬਚਾਅ ਜਾਂ ਹੜ੍ਹ ਤੋਂ ਰਾਹਤ ਦੇ ਕਾਰਜਾਂ ਵਿਚ ਸ਼ਾਮਲ ਹੁੰਦੇ ਹਨ
- ਇਹ ਖੱਕਾ ਕਰੋ ਕਿ ਤੁਹਾਡੇ ਪਰਿਵਾਰ ਦੇ ਹਰ ਮੈਂਬਰ ਦੇ ਕੱਪੜੇ ਅਤੇ ਜੁੱਤੀਆਂ ਪਾਣੀ ਅੰਦਰ ਜਾਣ ਤੋਂ ਰੋਕਣ ਵਾਲੇ ਹਨ
- ਅਪਲਾਇੰਸਾਂ ਨੂੰ ਬੰਦ ਕਰੋ ਅਤੇ ਉਨ੍ਹਾਂ ਦੇ ਪਲੱਗ ਕੱਢੋ ਅਤੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਲੌਕ ਕਰੋ
- ਗੈਸ, ਬਿਜਲੀ, ਅਤੇ ਪਾਣੀ ਨੂੰ ਮੇਨ ਸਵਿੱਚਾਂ ਜਾਂ ਵਾਲਵਾਂ ਤੋਂ ਬੰਦ ਕਰੋ। ਇਹ ਜਾਣੋ ਕਿ ਅਜਿਹਾ ਸੁਰੱਖਿਅਤ ਤਰੀਕੇ ਨਾਲ ਕਿਵੇਂ ਕਰਨਾ ਹੈ
- ਆਪਣੇ ਮੇਲਬੋਕਸ ਵਿਚ ਇਕ ਨੋਟ ਛੱਡੋ ਜਿਹੜਾ ਇਹ ਦੱਸਦਾ ਹੋਵੇ ਕਿ ਤੁਸੀਂ ਕਿੱਥੇ ਗਏ ਹੋ ਅਤੇ ਸੂਬੇ ਤੋਂ ਬਾਹਰ ਦੇ ਕਿਸੇ ਸੰਪਰਕ ਨੂੰ ਆਪਣੀ ਹਾਲਤ ਬਾਰੇ ਦੱਸੋ

- ਜਦੋਂ ਸਥਾਨਕ ਅਧਿਕਾਰੀ ਘਰ ਛੱਡਣ ਦੀ ਹਿਦਾਇਤ ਦੇਣ, ਉਦੋਂ ਘਰ ਖਾਲੀ ਕਰ ਦਿਓ
- ਆਪਣੀ ਚੁੱਕੋ-ਅਤੇ-ਜਾਉ ਐਮਰਜੰਸੀ ਕਿੱਟ ਆਪਣੇ ਨਾਲ ਲੈ ਕੇ ਜਾਉ
- ਜੇ ਤੁਸੀਂ ਘਰ ਛੱਡ ਕੇ ਆਏ ਹੋ ਤਾਂ ਰਿਸੈਪਸ਼ਨ ਸੈਂਟਰ ਵਿਚ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰਜਿਸਟਰ ਕਰਵਾਉ
- ਉਨ੍ਹਾਂ ਗੁਆਂਢੀਆਂ ਦਾ ਪਤਾ ਲਉ ਜਿਨ੍ਹਾਂ ਨੂੰ ਮਦਦ ਦੀ ਲੋੜ ਹੋ ਸਕਦੀ ਹੈ
- ਇਹ ਯਾਦ ਰੱਖੋ ਕਿ ਪਾਣੀ ਦਿਖਾਈ ਦੇਣ ਨਾਲੋਂ ਜ਼ਿਆਦਾ ਡੂੰਘਾ ਹੋ ਸਕਦਾ ਹੈ। ਸਿਰਫ 60 ਸੈਂਟੀਮੀਟਰ (2 ਫੁੱਟ) ਪਾਣੀ ਕਾਰ ਨੂੰ ਰੋੜ੍ਹ ਕੇ ਲਿਜਾ ਸਕਦਾ ਹੈ ਅਤੇ 15 ਸੈਂਟੀਮੀਟਰ (ਛੇ ਇੰਚ) ਤੋਂ ਘੱਟ ਵਗਦਾ ਪਾਣੀ ਤੁਹਾਡੇ ਡਿਗਣ ਦਾ ਕਾਰਨ ਬਣ ਸਕਦਾ ਹੈ
- ਗੱਡੀ ਚਲਾਉਣ ਵੇਲੇ ਜ਼ਿਆਦਾ ਇਹਤਿਆਜ਼ ਵਰਤੋ। ਹੜ੍ਹ ਦੇ ਪਾਣੀਆਂ ਵਿੱਚ ਡੁੱਬੀਆਂ ਜਾਣੀਆਂ-ਪਛਾਣੀਆਂ ਸੜਕਾਂ ਬਹੁਤ ਵੱਖਰੀਆਂ ਦਿਖਾਈ ਦੇ ਸਕਦੀਆਂ ਹਨ। ਤਬਾਹ ਹੋਏ ਪੁਲਾਂ, ਤਿਲਕਣਾਂ ਅਤੇ ਹੜ੍ਹ ਨਾਲ ਪਈ ਢਾਹ ਬਾਰੇ ਚੌਕਸ ਰਹੋ ਅਤੇ ਬਿਜਲੀ ਦੀਆਂ ਡਿਗੀਆਂ ਲਾਈਨਾਂ ਤੋਂ ਖਾਸ ਕਰਕੇ ਸੁਚੇਤ ਰਹੋ
- ਆਪਣਾ ਘਰ ਛੱਡ ਕੇ ਆਉਣ ਤੋਂ ਬਾਅਦ, ਰਿਸੈਪਸ਼ਨ ਸੈਂਟਰ ਕੋਲ ਰਜਿਸਟਰ ਹੋਵੋ ਭਾਵੇਂ ਉੱਥੇ ਰਹਿਣ ਦੀ ਤੁਹਾਡੀ ਵਿਉਂਤ ਨਾ ਵੀ ਹੋਵੇ। ਐਮਰਜੰਸੀ ਅਮਲੇ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਸੁਰੱਖਿਅਤ ਹੋ ਅਤੇ ਤੁਹਾਡੇ ਤੱਕ ਕਿਵੇਂ ਪਹੁੰਚਣਾ ਹੈ

ਘਰ ਛੱਡਣ ਦੇ ਪੜਾ

ਘਰ ਛੱਡਣ ਦੇ ਕਾਰਜ ਦੇ ਤਿੰਨ ਮੁੱਖ ਪੜਾ ਹਨ:

ਘਰ ਛੱਡਣ ਬਾਰੇ ਚਿਤਾਵਨੀ: ਸਥਾਨਕ ਅਧਿਕਾਰੀ ਜ਼ਿੰਦਗੀ ਅਤੇ ਜਾਇਦਾਦ ਨੂੰ ਨਿਕਟ ਭਵਿੱਖ ਵਿਚ ਖ਼ਤਰੇ ਬਾਰੇ ਵਾਰਨਿੰਗ ਜਾਰੀ ਕਰਦੇ ਹਨ ਅਤੇ ਦੱਸੇ ਗਏ ਇਲਾਕੇ ਵਿਚਲੇ ਲੋਕਾਂ ਨੂੰ ਥੋੜੇ ਜਿਹੇ ਨੋਟਿਸ 'ਤੇ ਇਲਾਕਾ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਘਰ ਛੱਡਣ ਦਾ ਹੁਕਮ: ਜਦੋਂ ਸਥਾਨਕ ਅਧਿਕਾਰੀ ਘਰ ਛੱਡਣ ਦਾ ਹੁਕਮ ਜਾਰੀ ਕਰਦੇ ਹਨ ਤਾਂ ਲੋਕਾਂ ਨੂੰ ਫੌਰਨ ਇਲਾਕਾ ਛੱਡ ਦੇਣਾ ਚਾਹੀਦਾ ਹੈ।

ਘਰ ਛੱਡਣ ਦੇ ਹੁਕਮ ਨੂੰ ਰੱਦ ਕਰਨਾ: ਘਰ ਛੱਡਣ ਦੇ ਹੁਕਮ ਹੇਠਲੇ ਲੋਕ ਘਰ ਵਾਪਸ ਜਾ ਸਕਦੇ ਹਨ। ਜੇ ਖ਼ਤਰਾ ਵਾਪਸ ਆ ਜਾਵੇ ਤਾਂ ਸਥਾਨਕ ਅਧਿਕਾਰੀ ਘਰ ਛੱਡਣ ਦਾ ਹੁਕਮ ਜਾਂ ਘਰ ਛੱਡਣ ਬਾਰੇ ਚਿਤਾਵਨੀ ਮੁੜ ਕੇ ਜਾਰੀ ਕਰ ਸਕਦੇ ਹਨ।

ਬਜ਼ਰਗਾਂ ਅਤੇ/ਜਾਂ ਅਪਾਹਜਾਂ ਵਲੋਂ ਘਰ ਛੱਡਣਾ -

- ਨਿਗ੍ਰਾ ਦੀਆਂ ਸਮੱਸਿਆਵਾਂ ਵਾਲੇ ਲੋਕ ਆਮ ਤੌਰ 'ਤੇ ਆਪਣੇ ਨੇੜੇ ਤੇੜੇ ਦੇ ਇਲਾਕੇ ਤੋਂ ਵਾਕਫ਼ ਹੁੰਦੇ ਹਨ। ਉਨ੍ਹਾਂ ਦੇ ਘਰ ਛੱਡਣ ਵੇਲੇ, ਖ਼ਤਰਨਾਕ ਇਲਾਕਿਆਂ ਵਿਚ ਦੀ ਲੰਘਣ ਵਿਚ ਉਨ੍ਹਾਂ ਦੀ ਮਦਦ ਕਰੋ, ਅਤੇ ਉਨ੍ਹਾਂ ਨੂੰ ਉਦੋਂ ਤੱਕ ਇਕੱਲੇ ਨਾ ਛੱਡੋ ਜਦੋਂ ਤੱਕ ਉਹ ਸੁਰੱਖਿਅਤ ਆਲੇ ਦੁਆਲੇ ਵਿਚ ਨਹੀਂ ਚਲੇ ਜਾਂਦੇ
- ਉੱਚਾ ਸੁਣਨ ਵਾਲੇ ਕਿਸੇ ਵਿਅਕਤੀ ਨੇ ਹੋ ਸਕਦਾ ਕੋਈ ਚਿਤਾਵਨੀ ਜਾਂ ਘਰ ਛੱਡਣ ਦੀਆਂ ਹਿਦਾਇਤਾਂ ਨਾ ਸੁਣੀਆਂ ਹੋਣ। ਇਹ ਲਿਖੋ ਕਿ ਕੀ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਘਰ ਛੱਡਣ ਦੇ ਤਰੀਕੇ ਬਾਰੇ ਦੱਸੋ
- ਹੋਰ ਲੋਕਾਂ ਨੂੰ ਵੀ ਸਰੀਰਕ ਅਤੇ ਤੁਰਨ ਫਿਰਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਮਦਦ ਦੀ ਲੋੜ ਹੋ ਸਕਦੀ ਹੈ

ਘਰ ਕਦੋਂ ਵਾਪਸ ਆਉਣਾ ਹੈ -

- ਉਦੋਂ ਤੱਕ ਘਰ ਵਾਪਸ ਨਾ ਜਾਉ ਜਦ ਤੱਕ ਅਜਿਹਾ ਕਰਨ ਲਈ ਕਹਿ ਨਹੀਂ ਦਿੱਤਾ ਜਾਂਦਾ, ਅਤੇ ਜਦ ਤੱਕ ਪਾਣੀ ਦੀ ਸੁਰੱਖਿਅਤ ਸਪਲਾਈ ਨਹੀਂ ਹੋ ਜਾਂਦੀ ਅਤੇ ਮਨੁੱਖੀ ਗੰਦ-ਮੰਦ ਅਤੇ ਗਾਰਬੇਜ਼ ਨੂੰ ਠਿਕਾਣੇ ਲਾਉਣ ਵਾਲਾ ਸਿਸਟਮ ਠੀਕ ਤਰ੍ਹਾਂ ਨਹੀਂ ਚੱਲ ਪੈਂਦਾ
- ਆਪਣੇ ਇਲਾਕੇ ਵਿਚ ਰੇਡੀਓ ਅਤੇ ਟੈਲੀਵੀਜ਼ਨ ਰਿਪੋਰਟ 'ਤੇ ਨਿਗਰਾਨੀ ਰੱਖਣਾ ਜਾਰੀ ਰੱਖੋ
- ਜਦੋਂ ਤੁਸੀਂ ਘਰ ਵਾਪਸ ਜਾਣ ਦੇ ਯੋਗ ਹੋ ਜਾਵੋ ਤਾਂ ਨੁਕਸਾਨ ਨੂੰ ਨੋਟ ਕਰਨ ਅਤੇ ਸਫ਼ਾਈ ਸ਼ੁਰੂ ਕਰਨ ਲਈ ਤਿਆਰ ਰਹੋ

- ਜੇ ਤੁਹਾਡੇ ਘਰ ਵਿਚ ਹੜ੍ਹ ਆਇਆ ਸੀ, ਤਾਂ ਬਿਸਤਰਿਆਂ ਅਤੇ ਕੱਪੜਿਆਂ ਨੂੰ ਭਿਉਣ ਲਈ ਵੱਡੇ ਭਾਂਡੇ ਲਿਆਉ
- ਬਾਲਟੀਆਂ, ਮੱਧ ਅਤੇ ਸਪੰਜ ਲਿਆਉ
- ਜੇ ਘਰ ਦੇ ਦੁਆਲੇ ਪਾਣੀ ਖੜ੍ਹਾ ਹੈ ਤਾਂ ਅੰਦਰ ਨਾ ਜਾਉ। ਪਾਣੀ ਗੰਦਾ ਹੋ ਸਕਦਾ ਹੈ ਜਾਂ ਇਸ ਵਿਚ ਬਿਜਲੀ ਦਾ ਕਰੰਟ ਹੋ ਸਕਦਾ ਹੈ
- ਇਨਸੂਲੇਸ਼ਨ ਦੇ ਕਲੇਮਾਂ ਲਈ ਅੰਦਰਲੇ ਅਤੇ ਬਾਹਰਲੇ ਨੁਕਸਾਨ ਦੀਆਂ ਤਸਵੀਰਾਂ ਖਿੱਚੋ
- ਇਹ ਜਾਣਨ ਲਈ ਖਬਰਾਂ ਸੁਣੋ ਕਿ ਕੀ ਕਮਿਊਨਟੀ ਦੀ ਪਾਣੀ ਦੀ ਸਪਲਾਈ ਪੀਣ ਲਈ ਸੁਰੱਖਿਅਤ ਹੈ
- ਗਿੱਲੀ ਹੋ ਗਈ ਹਰ ਚੀਜ਼ ਨੂੰ ਸਾਫ਼ ਕਰੋ ਅਤੇ ਰੋਗਾਣੂ-ਰਹਿਤ ਕਰੋ। ਹੜ੍ਹ ਦੇ ਪਾਣੀ ਤੋਂ ਪਿੱਛੇ ਰਹਿ ਗਏ ਚਿੱਕੜ ਵਿਚ ਗੰਦ-ਮੰਦ ਅਤੇ ਕੈਮੀਕਲ ਹੋ ਸਕਦੇ ਹਨ
- ਬਿਜਲੀ ਦੀਆਂ ਸਵਿੱਚਾਂ ਜਾਂ ਬਿਜਲੀ ਦਾ ਗਿੱਲਾ ਸਾਜ਼-ਸਮਾਨ ਉਦੋਂ ਤੱਕ ਨਾ ਚਲਾਉ ਜਦ ਤੱਕ ਕੋਈ ਇਲੈਕਟਰੀਸ਼ਨ ਅਜਿਹਾ ਕਰਨ ਦੀ ਪ੍ਰਵਾਨਗੀ ਨਹੀਂ ਦੇ ਦਿੰਦਾ
- ਨੈਚਰਲ ਗੈਸ ਤੋਂ ਸੁਰੱਖਿਆ ਬਾਰੇ ਜਾਣਕਾਰੀ ਇਸ ਵੈੱਬਸਾਈਟ 'ਤੇ ਹੈ:
[www.terasengas.com/ Safety/SafetyHomeWork/EmergencyPreparedness/Floods/default.htm](http://www.terasengas.com/Safety/SafetyHomeWork/EmergencyPreparedness/Floods/default.htm)
- ਬਿਜਲੀ ਤੋਂ ਸੁਰੱਖਿਆ ਬਾਰੇ ਜਾਣਕਾਰੀ ਲਵੋ www.bchydro.com/safety/ ਜਾਂ www.safetyauthority.ca/?q=flooding_information
- ਹੜ੍ਹ ਦੇ ਪਾਣੀਆਂ ਨਾਲ ਗੰਦਾ ਹੋਇਆ, ਜਾਂ ਬੰਦ ਕੀਤੀ ਗਈ ਫਰਿਜ਼ ਜਾਂ ਫਰੀਜ਼ਰ ਵਿਚ ਪਿਆ ਹੋਇਆ ਖਾਣਾ ਖਾਣ ਦੇ ਸਿਹਤ ਨੂੰ ਖਤਰੇ ਤੋਂ ਬਚਣ ਲਈ ਇਹ ਗੁਰ ਵਰਤੋ - *ਜੇ ਸ਼ੱਕ ਹੈ ਤਾਂ ਸੁੱਟ ਦੇਵੋ।* ਗੰਦਗੀ ਖਾਣਿਆਂ ਅਤੇ ਦਵਾਈਆਂ ਨੂੰ ਖਰਾਬ ਕਰ ਸਕਦੀ ਹੈ ਅਤੇ ਇਨ੍ਹਾਂ ਨੂੰ ਖਾਣਾ ਖ਼ਤਰਨਾਕ ਬਣਾਉਂਦੀ ਹੈ
- ਆਪਣੀ ਇਨਸੂਲੇਸ਼ਨ ਅਤੇ ਗੈਸ, ਬਿਜਲੀ ਆਦਿ ਵਾਲੀਆਂ ਕੰਪਨੀਆਂ ਨਾਲ ਸੰਪਰਕ ਕਰੋ
- ਸਫ਼ਾਈ ਕਰਨ ਬਾਰੇ ਵਿਸਥਾਰ ਵਿਚ ਅਤੇ ਹੋਰ ਜਾਣਕਾਰੀ ਲੈਣ ਲਈ *ਇਕ ਵੇਲੇ ਇਕ ਕਦਮ ਆਫ਼ਤ ਤੋਂ ਪਹਿਲਾਂ ਵਾਲੀ ਹਾਲਤ ਵਿਚ ਆਉਣ ਲਈ ਗਾਈਡ* ਦੇਖੋ
http://www.pep.gov.bc.ca/hazard_preparedness/flood_recovery/flood_recovery.html

ਸੰਪਰਕ: